

Roll No.

Total No. of Pages : 05

Total No. of Questions : 20

MBA (Sem.-3)

HUMAN VALUES, DE-ADDICTION AND TRAFFIC RULES

Subject Code : HVPE-101-18

M.Code : 76891

Time : 3 Hrs.

Max. Marks : 60

INSTRUCTIONS TO CANDIDATES :

- 1. SECTION-A is compulsory shall contain only one question with 10 sub-question carrying ONE mark each.**
- 2. SECTION-B shall contain five questions and students shall be asked to answer all. Each question will carry FOUR marks.**
- 3. SECTION-C shall contain five questions with INTERNAL CHOICE students shall be asked to answer All. Each question shall carry Six marks.**

SECTION-A

- 1) ----- is a feeling of having more than required physical facilities

-----आवश्यकता से अधिक भौतिक सुविधाएं होने की भावना है ।

----- ਲੋੜ ਵਲੋਂ ਜਿਆਦਾ ਭੌਤਿਕ ਸਹੂਲਤਾਂ ਹੋਣ ਦੀ ਭਾਵਨਾ ਹੈ ।

- 2) ----- is right evaluation.

-----सही मूल्यांकन है।

----- ਠੀਕ ਲੇਖਾ ਜੋਖਾ ਹੈ।

- 3) Justice is Harmony in

न्यायमें सामंजस्य है ।

ਨਿਆਂ.....ਵਿੱਚ ਤਾਲਮੇਲ ਹੈ ।

- 4) Right understanding + ----- = Mutual prosperity
 सही समझ + ----- = पारस्परिक समृद्धि
 ठीक समझ + ----- = आपसी खुशहाली
- 5) Animal order in nature contains ----- and ----- .
 प्रकृति में पशु आदेश में ----- और ----- होता है ।
 कुदरत ਵਿੱਚ ਪਸ਼ੂ ਆਦੇਸ਼ ਵਿੱਚ ----- ਅਤੇ ----- ਹੁੰਦਾ ਹੈ ।
- 6) What is Skill?
 कौशल क्या है?
 हुनर की है ?
- 7) What do you mean by Respect?
 आप का सम्मान से क्या मतलब है?
 ਤੁਹਾਡਾ ਆਦਰ ਤੋਂ ਕੀ ਮਤਲਬ ਹੈ?
- 8) What is Gratitude?
 कृतज्ञता क्या है?
 कृतगिअता की है ?
- 9) What is Animal Order?
 जीव आदेश क्या है?
 ਜੀਵ ਆਦੇਸ਼ ਕੀ ਹੈ ?
- 10) What is Existence?
 अस्तित्व क्या है?
 ਅਸਤਿਤਵ ਕੀ ਹੈ ?

SECTION-B

- 11) What are the basic guidelines of value education?

मूल्यशिक्षा के बुनियादी दिशानिर्देश क्या हैं?

ਮੁੱਲਸਿੱਖਿਆ ਦੇ ਬੁਨਿਆਦੀ ਦਿਸ਼ਾਨਿਰਦੇਸ਼ ਕੀ ਹਨ ?

- 12) Explain Natural Acceptance.

सहज स्वीकृति समझाओ।

ਕੁਦਰਤੀ ਮੰਜੂਰੀ ਸਮਝਾਓ।

- 13) What are the activities and needs of self and body?

आत्म और शरीर की गतिविधियां, आवश्यकताएं क्या हैं?

ਸਵੈ ਅਤੇ ਸਰੀਰ ਦੀਆਂ ਜਰੂਰਤਾਂ ਅਤੇ ਗਤੀਵਿਧੀਆਂ ਕੀ ਹਨ?

- 14) Human being is co-existence of Self and body, explain.

इंसान स्वयं और शरीर का सह-अस्तित्व है, समझाओ।

ਇਨਸਾਨ ਮੈਂ ਅਤੇ ਸਰੀਰ ਦਾ ਸਹਿ-ਅਸਤਿਤਵ ਹੈ, ਸਮਝਾਓ।

- 15) What are the programmes to ensure Health ?

स्वास्थ्य को सुनिश्चित करने के लिए क्या क्या कार्यक्रम हैं?

ਸਿਹਤ ਨੂੰ ਠੀਕ ਰੱਖਣ ਲਈ ਕਿਹੜੇ ਕਿਹੜੇ ਤਰੀਕੇ ਹਨ ?

SECTION-C

- 16) What are the broad holistic criteria for evaluation of technologies, production systems and management models? How do they map with the comprehensive human goal?

प्रौद्योगिकी, उत्पादन प्रणाली और प्रबंधन मॉडल के मूल्यांकन के लिए व्यापक समग्र मापदंड क्या हैं? कैसे वे व्यापक मानव लक्ष्य के साथ मेल खाती हैं?

ਤਕਨਾਲੋਜੀ, ਉਤਪਾਦਨ ਸਿਸਟਮ ਅਤੇ ਪ੍ਰਬੰਧਨ ਮਾਡਲ ਦੀ ਪੜਤਾਲ ਕਰਨ ਲਈ ਵਿਆਪਕ ਸੰਪੂਰਨ ਮਾਪਦੰਡ ਕੀ ਹਨ? ਕਿਵੇਂ ਉਹ ਵਿਆਪਕ ਮਨੁੱਖਲਕਸ਼ ਦੇ ਨਾਲ ਮੇਲ ਖਾਂਦੀ ਹੈ ?

OR

What are the implications of value based living at various levels?

मूल्य आधारित जीवन यापन के विभिन्न स्तरों पर अच्छे परिणाम क्या हैं?

ਕਦਰਾਂ ਕੀਮਤਾਂ ਆਧਾਰਤ ਜੀਵਨ ਜੀਉਣ ਦੇ ਵੱਖਰੇ ਵੱਖਰੇ ਪੱਧਰਾਂ ਤੇ ਚੰਗੇ ਨਤੀਜੇ ਕੀ ਹਨ ?

17) Compare the Four Orders in Nature on the basis of their salient aspects.

मुख्य पहलुओं के आधार पर प्रकृति में चार आदेशों की तुलना करें।

ਮੁੱਖਪਹਿਲੂਆਂ ਦੇ ਆਧਾਰ ਉੱਤੇ ਕੁਦਰਤ ਵਿੱਚ ਚਾਰ ਆਦੇਸ਼ਾਂ ਦੀ ਤੁਲਣਾ ਕਰੋ ।

OR

What are the five dimensions of human endeavor in society?

समाज में मानव प्रयास के पांच आयाम क्या हैं ?

ਸਮਾਜ ਵਿੱਚ ਮਨੁੱਖੀ ਸ਼ੋਸ਼ਿਤ ਦੇ ਪੰਜ ਪਹਿਲੂ ਕੀ ਹਨ?

18) What do you mean by reaction and response? Give some examples

आप का प्रतिक्रिया और अनुक्रिया से क्या मतलब है? कुछ उदाहरण दें।

ਤੁਹਾਡਾ ਯੁਕਤ-ਕਿਰਿਆ ਅਤੇ ਪ੍ਰਤੀ-ਕਿਰਿਆ ਤੋਂ ਕੀ ਮਤਲਬ ਹੈ? ਇਸ ਦੇ ਕੁਝ ਉਦਾਹਰਣ ਦਿਓ।

OR

Make a list of any ten desires of yours. Explain how each of the desire is related to Self or the body.

आपकी कोई भी दस इच्छाओं की एक सूची बनाओ। व्याख्या करे कैसे प्रत्येक इच्छा, स्व या शरीर से संबंधित है।

ਆਪਣੀਆਂ ਕੋਈ ਵੀ ਦਸ ਇੱਛਾਵਾਂ ਦੀ ਇੱਕ ਸੂਚੀ ਬਣਾਓ। ਵਿਆਖਿਆ ਕਰੋ ਕਿ ਕਿਵੇਂ ਹਰ ਇੱਕ ਇੱਛਾ, ਸਵੈ ਜਾਂ ਸਰੀਰ ਨਾਲ ਸਬੰਧਤ ਹੈ।

- 19) How is a human-being co-existence of Self and Body? In the light of activities of self explain Pre-Conditioning, Sensation and Natural-Acceptance.

इंसान स्वयं और शरीर का सह-अस्तित्व कैसे है ? स्वयं की गतिविधियों के प्रकाश में पूर्व-मान्यता, संवेदना और प्राकृतिक-स्वीकृति समझाओ ।

ਮਨੁੱਖਸਵੈ ਅਤੇ ਸਰੀਰ ਦਾ ਸਹਿ-ਅਸਤਿਤਵ ਕਿਵੇਂ ਹੈ ? ਸਵੈ ਦੀਆਂ ਗਤੀਵਿਧੀਆਂ ਦੇ ਪ੍ਰਕਾਸ਼ ਵਿੱਚ ਪੂਰਵ-ਮਾਨਤਾ, ਸੰਵੇਦਨਾ ਅਤੇ ਸਹਿਜ-ਸਵਿਕਰਿਤੀ ਸਮਝਾਓ ।

OR

In the light of activities of Self, explain the terms Pre-Conditioning, Sensation and Natural-Acceptance.

स्वयं की गतिविधियों के प्रकाश में पूर्व-मान्यता, संवेदना और प्राकृतिक-स्वीकृति समझाओ।

ਸਵੈ ਦੀਆਂ ਗਤੀਵਿਧੀਆਂ ਦੇ ਪ੍ਰਕਾਸ਼ ਵਿੱਚ ਪੂਰਵ-ਮਾਨਤਾ, ਸੰਵੇਦਨਾ ਅਤੇ ਸਹਿਜ-ਸਵਿਕਰਿਤੀ ਸਮਝਾਓ ।

- 20) What is happiness? What is the wrong notion about attaining happiness? What are the problems faced due to the wrong notions about happiness and prosperity?

सुख क्या है? खुशी को प्राप्त करने के बारे में गलत धारणा क्या है? सुख और समृद्धि के बारे में गलत धारणाओं के कारण पेश आ रही समस्याएं क्या हैं?

ਖੁਸ਼ੀ ਕੀ ਹੈ? ਖੁਸ਼ੀ ਨੂੰ ਪ੍ਰਾਪਤ ਕਰਣ ਦੇ ਬਾਰੇ ਵਿੱਚ ਗਲਤ ਧਾਰਨਾ ਕੀ ਹੈ ? ਸੁਖ ਅਤੇ ਖੁਸ਼ਹਾਲੀ ਦੇ ਬਾਰੇ ਵਿੱਚ ਗਲਤ ਧਾਰਣਾਵਾਂ ਦੇ ਕਾਰਨ ਪੇਸ਼ ਆ ਰਹੀਆਂ ਸਮੱਸਿਆਵਾਂ ਕੀ ਹਨ ?

OR

Explain the process of self-exploration with the help of a suitable diagram.

एक उपयुक्त आरेख की मदद से आत्म-अन्वेषण की प्रक्रिया को समझाईये।

ਇੱਕ ਢੁਕਵੇਂ ਚਿੱਤਰ ਦੀ ਮਦਦ ਨਾਲ਼ ਆਤਮ - ਅਧਿਐਨ ਦੀ ਪ੍ਰਕਿਰਿਆ ਨੂੰ ਸਮਝਾਓ ।

NOTE : Disclosure of Identity by writing Mobile No. or Making of passing request on any page of Answer Sheet will lead to UMC against the Student.